

CSFB.2024-25/346

October 25, 2024

**BSE Limited
Listing Compliance
Phiroze Jeejeebhoy Towers
Dalal Street
Mumbai 400 001
Maharashtra**

**National Stock Exchange of India Limited
The Listing Department,
Exchange Plaza,
Bandra Kurla Complex,
Mumbai - 400 051
Maharashtra**

Scrip Code: 544120, 951995 & 953739**Symbol: CAPITALSFB**

Sub: Intimation of Newspaper Advertisement of Unaudited Financial Results of the Bank for the Quarter and Half year ended on September 30, 2024

Respected Sir/Madam,

Pursuant to Regulations 47 and 52(8) and other applicable provisions of the SEBI (Listing Obligations and Disclosure Requirements) Regulations, 2015, please find attached herewith a copy of the Extract of Unaudited Financial Results for the Quarter and Half year ended September 30, 2024 published in '**Business Standard**' English Newspaper and '**Nawan Zamana**' regional Newspaper.

The above may also be accessed on the website of the Bank at the link <https://www.capitalbank.co.in/investors/event-based-disclosures> .

You are requested to take the above information on your record under the applicable provisions of the SEBI (Listing Obligations and Disclosure Requirements) Regulations, 2015.

Thanking you,

Yours faithfully,

For CAPITAL SMALL FINANCE BANK LIMITED

**AMIT SHARMA
COMPANY SECRETARY AND COMPLIANCE OFFICER
MEMBERSHIP NO.: F10888
Encl.: as above**

Bank of Baroda invites proposals for following:

S. No.	Tender Name	Last date for submission of Bid
1	RFP for Supply, Installation & Maintenance of IBM Servers and its components	14.11.2024

Details are available on Bank's website: www.bankofbaroda.in under Tenders section, CPPP and GeM Portal.

"Addendum", if any, shall be published on Bank's website www.bankofbaroda.in under Tenders section and GeM portal. Bidders must refer the same before final submission of the proposal.

Place: Mumbai
Date: 25.10.2024

Chief General Manager (IT)

JAMSHRI REALTY LIMITED
CIN: L17111PN1907PLC000258
Regd. Office: Fatehchand Damani Nagar, Station Road, Solapur - 413 001.
Email: jammill1907@gmail.com

NOTICE
NOTICE is hereby given that the Meeting of the Board of Directors of the Company will be held on Friday, the 8th November, 2024, at 601-B, 6th floor, Motimahal, 195, J.T. Road, Churghate Mumbai 400020, at 5.00 pm (S.T) to consider the Unaudited Financial Results of the Company for the 2nd Quarter and Half year ended on 30th Sept, 2024

For JAMSHRI REALTY LIMITED
Place: Mumbai Sd/-
Date: 24.10.2024 RAJESH DAMANI
JOINT MANAGING DIRECTOR

Punjab & Sind Bank
(A Govt. of India Undertaking)
H.O. ATM CELL, 2nd Floor, Plot No. 151, Institutional Area, Sector 44, Gururam - 122003
Email: atmcell@psb.co.in, Ph: 0124-2544106/107

Tender Notice
Sealed tender are invited for "Selection of vendor for procurement of four (04) Mobile ATM Van with allied services under Opex Model through GeM Portal for engaging anywhere in India for two (02) years". For Eligibility, Technical specifications & other relevant details, RFP may be downloaded from Bank's website <https://punjabandsindbank.co.in> and from GeM. Any further changes related to the said Tender shall be posted on Bank's website and GeM only. **Assistant General Manager**

UCO Bank		POSSESSION NOTICE
		(For Immovable Property) [Under Rules 8(1)]
Whereas, the undersigned being the Authorized Officer of the UCO Bank under the Securitisation and Reconstruction of Financial Assets and Enforcement of Security Interest Act, 2002 and in exercise of powers conferred under section 13(2) read with Rule 3 of the Security Interest (Enforcement) Rules, 2002, issued a demand notice calling upon the Borrower / Guarantor as given below to repay the amount mentioned below within 60 days from the receipt of the said notice. The Borrower/Guarantor having failed to repay the amount, notice is hereby given to the borrower and the public in general that the undersigned has taken possession of the properties described below in exercise of powers conferred on him/her under section 13(4) of the said Act read with Rule 8 of the said Rules. The Borrower/Guarantor in particular and the public in general is hereby cautioned not to deal with the properties, and any dealings with the property will be subject to the charge of UCO BANK, for the amount detailed below and interest together with expenses thereon. The borrower's attention is invited to provisions of sub-section (8) of Section 13 of the Act, in respect of time available, to redeem the secured assets.		
Sl. No.	Name of the Branch/Borrower/ Guarantors & Branch	Description of the Immovable Property & Date of Demand Notice/Possession Date & Outstanding Amount
1	Branch: Ganga Nagar, Meerut Borrower: M/s Aashirwad Enterprises, Proprietor-Mayank Kumar, R/o 684/2, 1 Block Ganga Nagar Mawana Road, Meerut.	A residential Flat in the name of Mr. Mayank Kumar S/o Sh. Surendra Kumar, situated at Flat No. A-402, 4th Floor, Tower-A on Plot No. C 2/4, ASG, Panache building, O Block, Divider Road, Ganga Nagar, Meerut. Area measuring 139.81 sq. mtr. Duly registered in the office of Sub-Registrar Meerut at Bahi No. 1, Zild No. 12898, Pages 213 to 234, Serial No. 5973 dated 20.07.2019. Bounded as under: East: Common Zeena and Common lift and open space, West: Open to Sky, North: Door of flat thereafter common passage Complex and Common wall then Flat No. A-403, South: Common wall then Flat No. B-401 and open space. Demand Notice Date: 16.01.2024, Date of Possession: 22.10.2024, Outstanding Amount: Rs. 33,20,209.88 (Rs. 14,87,963/- + Rs. 18,32,246.88) as on 11.08.2023 (inclusive of interest up to 29.06.2023 and interest thereon.
2	Branch: Saharanpur Borrower: Shri Amit Kumar S/o Rampal Singh, Ambala Road, Gram Sourana, Sarsawa, Saharanpur, UP- 247232 & Co-Applicant: Smt. Bharti Devi W/o Amit Kumar Ambala Road, Gram Sourana, Sarsawa, Saharanpur, UP- 247232.	All that part & partial of Residential Property, measuring area 125.31 sq. mts Situated at H.No. 701 (1588) Wake Abadi Mohalla Hazara Kasba Sarsawa Pargana & Tehsil Nakur, District Saharanpur- 247232. Standing in the name of Mrs. Bharti Devi W/o Amit Kumar. Duly registered in the office of Sub-Registrar Saharanpur at Book No. 1, Zild No. 7259 Page No. 267 to 292 vide deed no. 11663 Dated 08.09.2015. Bounded as under: East: House of Rajkumar, West: Raasta 15-0' Wide, North: Property of Kuldeep, South: Property of Rameshwar and Naresh. Demand Notice Date: 22.05.2024, Date of Possession: 23.10.2024, Outstanding Amount: Rs. 14,17,866/- + Interest & expenses thereon.
Date : 24.10.2024		Authorised Officer

DIXON TECHNOLOGIES (INDIA) LIMITED

Regd. Office: B-14 & 15, Phase-II, Noida, Gautam Budh Nagar, Uttar Pradesh-201305
CIN: L32101UP1993PLC066581, Website: www.dixoninfo.com, Ph. No.: 0120 4737200

Extract of Unaudited Financial Results for the Quarter & Half Year Ended September 30, 2024




Figure above depicts consolidated result Q2, FY24-25 in comparison with Q2, FY23-24

Extract of Unaudited Consolidated and Standalone Financial Results for the Quarter & Half Year Ended 30th September, 2024

S. No.	Particulars	Standalone		Consolidated			
		Quarter ended	Half Year Ended	Quarter ended	Half Year Ended	Quarter ended	
		Unaudited	Unaudited	Unaudited	Unaudited	Unaudited	
		30-Sep-24	30-Sep-24	30-Sep-23	30-Sep-24	30-Sep-24	30-Sep-23
1	Total Income from Operations	199,309	330,416	208,105	1,152,835	1,811,633	494,390
2	Net Profit for the period before tax (before exceptional and extraordinary items)	6,941	10,792	7,793	31,931	49,903	14,854
3	Net Profit for the period before tax (after exceptional and extraordinary items)	30,854	34,705	7,793	52,892	70,864	14,854
4	Net profit for the period after tax (after exceptional and extraordinary items)	25,682	28,485	5,725	41,170	55,140	11,336
5	Total Comprehensive Income for the period [Comprising Profit/(Loss) for the period (after tax) and Other Comprehensive Income (after tax)]	25,713	28,532	5,714	41,250	55,241	11,325
6	Equity Share Capital (Face value Rs. 2 each)	1,197	1,197	1,191	1,197	1,197	1,191
7	Reserves(excluding Revaluation Reserves) as shown in the Audited Balance Sheet of the previous year						
8	Earnings per share (face value of Rs. 2/- per share) (not annualised)						
	Basic earnings per share (in rupees)	42.93	47.61	9.61	68.82	92.17	19.04
	Diluted earnings per share (in rupees)	42.49	47.12	9.58	68.11	91.22	18.96

Note-
1. The above is an extract of the detailed format of quarterly and half yearly Financial Results filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Financial Results is available on the Company's website (www.dixoninfo.com) and on Stock Exchanges website (www.bseindia.com and www.nseindia.com)
2. The above results were reviewed by the Audit Committee and approved by the Board of Directors in their respective meetings held on October 24, 2024. The Limited Review for the quarter and half year ended 30 September, 2024, has been carried out by the Statutory Auditor, as required under Regulation 33 of SEBI (LODR) Regulation, 2015.
3. Figure of the previous periods have been regrouped /rearranged, wherever necessary.

On behalf of the Board
For Dixon Technologies (India) Limited
Sd/-
Atul B. Lal
Vice Chairman & Managing Director
(DIN: 00781436)

Place: Noida
Date: 24-Oct-24

From Intent to Action

Profit after Tax

₹33.3 Cr.
Q2FY25
(↑37% Y-o-Y)

NIM
4.2%
Q2FY25
(4.0% Q2FY24)

ROA
1.4%
Q2FY25
(1.1% Q2FY24)

Gross/Net NPA
2.6%/1.3%
(2.7% / 1.4% Q2FY24)



CASA
37.1%

CRAR
26.3%

EXTRACT OF UNAUDITED FINANCIAL RESULTS FOR THE QUARTER AND HALF YEAR ENDED SEPTEMBER 30, 2024

(₹ in lacs except otherwise stated)

Sl. No.	Particulars	Quarter ended		Half Year ended	Year ended
		Sept. 30, 2024	Sept. 30, 2023	Sept. 30, 2024	March 31, 2024
		Unaudited	Unaudited	Unaudited	Audited
1.	Total Income from Operations	24,929	21,293	48,436	86,241
2.	Net Profit/(Loss) for the period (before Tax, Exceptional and/or Extraordinary items)	4,433	3,224	8,450	14,821
3.	Net Profit/(Loss) for the period before tax (after Exceptional and/or Extraordinary items)	4,433	3,224	8,450	14,821
4.	Net Profit/(Loss) for the period after tax (after Exceptional and/or Extraordinary items)	3,334	2,429	6,336	11,153
5.	Total Comprehensive Income for the period [Comprising Profit/(Loss) for the period (after tax) and Other Comprehensive Income (after tax)] [refer note (ii)]	-	-	-	-
6.	Paid up Equity Share Capital	4,507	3,535	4,507	4,504
7.	Reserves (excluding Revaluation Reserve) as shown in the Audited Balance sheet of the previous Year				1,15,238
8.	Securities Premium Account	69,558	27,700	69,558	69,487
9.	Net worth ¹	1,26,073	71,176	1,26,073	1,19,742
10.	Paid up Debt Capital/ Outstanding Debt	39,002	26,373	39,002	47,225
11.	Outstanding Redeemable Preference Shares ²	-	-	-	-
12.	Debt Equity Ratio ³	0.31	0.80	0.31	0.39
13.	Earnings per share (of ₹10/- each) (for continuing operations)				
	13.1 Basic ₹ (non-annualised)	7.41	6.85	14.07	30.65
	13.2 Diluted ₹ (non-annualised)	7.35	6.80	13.97	30.45
14.	Capital Redemption Reserve ⁴	-	-	-	-
15.	Debt Redemption Reserve ⁴	-	-	-	-
16.	Debt Service Coverage Ratio ⁵	-	-	-	-
17.	Interest Service Coverage Ratio ⁵	-	-	-	-

¹ Net worth means the aggregate value of the paid-up share capital and all reserves created out of the profits and securities premium account and debt or credit balance of profit and loss account, after deducting the aggregate value of the accumulated losses, deferred expenditure and miscellaneous expenditure not written off, as per the balance sheet, but does not include reserves created out of revaluation of assets, write-back of depreciation and amalgamation.
² The Bank has not issued any redeemable preference shares.
³ Debt-equity ratio means the ratio of total borrowings to share capital plus reserves.
⁴ As per the Companies Act, 2013, the Bank is not required to create capital redemption reserve. However, the Bank has created Recovery Expense Fund Account with BSE Limited.
⁵ Being a Banking Company, Disclosure is not applicable as per SEBI (Listing Obligations and Disclosure requirements) Regulations, 2015

Notes:
(i) The above is an extract of the detailed format of quarter and year ended Financial Results filed with the Stock Exchanges under Regulation 33 & 52 of the SEBI (Listing Obligations and Disclosure Requirements) Regulations, 2015. The full format of the quarter and year ended Financial Results are available on the websites of the Stock Exchanges, www.nseindia.com and www.bseindia.com and of the Bank, www.capitalbank.co.in.
(ii) Information related to the total comprehensive income and other comprehensive income are not furnished as Ind AS is not yet made applicable to Bank.
(iii) The figures of the quarter ended September 30, 2024 are the balancing figures between figures in respect of the year-to-date figures upto September 30, 2024 and the published figures upto June 30, 2024.
(iv) The other line items referred in Regulation 52(4) of the SEBI (Listing Obligations and Disclosure Requirements) Regulations, 2015, has been given hereunder:

Sl. No.	Particulars	Quarter ended		Half Year ended	Year ended
		Sept. 30, 2024	Sept. 30, 2023	Sept. 30, 2024	March 31, 2024
		Unaudited	Unaudited	Unaudited	Audited
1	Percentage of shares held by Government of India	-	-	-	-
2	Return on Assets ¹ (non-annualised)	0.35%	0.28%	0.67%	1.27%
3	Operating Margin ²	19.35%	15.97%	18.74%	17.96%
4	Net Profit Margin ³	13.37%	11.41%	13.08%	12.93%
5	Total Debt to Total Assets ⁴	4.08%	6.83%	4.08%	5.08%
6	Gross NPA (₹ in lacs)	17,532	16,042	17,532	17,018
7	Net NPA (₹ in lacs)	8,544	7,867	8,544	8,508
8	% of Gross NPA	2.61%	2.73%	2.61%	2.76%
9	% of Net NPA	1.29%	1.36%	1.29%	1.40%
10	Capital Adequacy Ratio (%)	26.34%	20.72%	26.34%	27.39%
11	Tier-I Ratio (%)	22.19%	15.26%	22.19%	22.80%

¹ Return on Assets means the ratio of profit after tax to average monthly total assets.
² Operating Margin means operating profit before provisions and contingencies to the total income.
³ Net Profit Margin means net profit to total income.
⁴ Total Debts to Total Assets means the ratio of total borrowings to total assets.

(v) The other line items referred in Regulation 52(4) of the SEBI (Listing Obligations and Disclosure Requirements) Regulations, 2015, pertinent disclosures have been made to the BSE Limited and National Stock Exchange of India Limited and can be accessed on the website of the Stock Exchange on www.bseindia.com & www.nseindia.com and of the Bank on URL www.capitalbank.co.in.
(vi) The above result has been approved by the Board of Directors in its meeting held on October 24, 2024.

For and on Behalf of the Board of Directors
of Capital Small Finance Bank Limited
Sd/-
Sarvjit Singh Samra
Managing Director (DIN:00477444)

Date: October 24, 2024
Place: Jalandhar

Capital Small Finance Bank

Capital Small Finance Bank Limited (CIN: L65110PB1999PLC022634)
Regd. & Head Office: "MIDAS Corporate Park", 3rd Floor, 37 G.T. Road, Jalandhar, Punjab, INDIA - 144 001
Tel.: 0181-505 1111, 505 2222 | Fax: 0181-505 3333 | www.capitalbank.co.in | investorrelations@capitalbank.co.in



FORTY FUTURES. ONE SPOTLIGHT.

ICAI in association with Business Standard is calling exceptional CA leaders from industry and business. If you are under 40 years of age, and are setting an example for others to follow, let us celebrate your contribution at the **CA Business Leader 40 Under 40 Awards**.

Nominations open for individuals (self) and companies (for employees)

Categories

Manufacturing | Services | MSME | Startup
BFSI | Women | Overseas | Others

Apply now bit.ly/ca40under40
Last date for entries - October 31, 2024



